

TRIDENT/CS/2022
June 29, 2022

The Manager Listing Department National Stock Exchange of India Limited Exchange Plaza, Plot No. C/1, G Block BandraKurla Complex, Bandra (E) Mumbai – 400 051	The Manager Listing Department BSE Limited Phiroze Jeejeebhoy Towers Dalal Street Mumbai – 400 001
Scrip Code:- TRIDENT	Scrip Code:- 521064

Sub: Newspaper Advertisement – Disclosure under Regulation 30 and Regulation 47 of SEBI (Listing Obligations and Disclosure Requirements) Regulations, 2015 (“SEBI Listing Regulations”)

Dear Sir / Madam,

Pursuant to Regulation 30 and Regulation 47 and other applicable provisions of the SEBI (Listing Obligations and Disclosure Requirements) Regulations, 2015, we are enclosing herewith copy of the Notice published, in “Business Standard” and “Punjabi Jagran” on June 29, 2022, regarding “Notice of 32nd Annual General Meeting and E-voting Information”.

This is for your records please.

Thanking you,
Yours sincerely,
For Trident Limited



(Hari Krishan)
Company Secretary



Encl: As above

CORRIGENDUM
 This is in reference to the **POSSESSION NOTICE** of immovable properties published Under Section [Rule-8(1)] of SARFAESI Act. in case of (Loan A/c No. No. **LUDHL16000015**) 1. **OM NARANG** 2. **MALTI NARANG** 3. **ATIN NARANG** 4. **NARANG TEXTILES** 5. **M/S NARANG HANDLOOM FACTORY** published in this news paper on 27-06-2022. In the Wrongly written 2. **MALTI** Plse read as 2. **SARWESH NARANG** Instead of 2. **MALTI NARANG**
 The change should be read as part and Parcel of the earlier publication.
 Date: 29.06.2022 Sd/-
 Place: Ludhiana Authorized Officer
CFM Asset reconstruction Pvt Ltd.
 (Acting as trustee of CFMARC Trust-67)

UND
 To,
 Smt Madhu Rani Arora W/oShiv Puri B, Jagadhri/Workshop Road, Ya
 Dear Sir,
 Re: Your guarantee for credit
 1. As you are aware, you hagnations and liabilities then or at any time amal Arora S/o Sh Chander Mohan Arororder Mohan Arora (Co-Borrower) for agt in the said guarantee document. To sec. Letter of Guarantee
 2. We have to inform you thafied as non-performing asset. A copy of Assets and Enforcement of Security Intege guarantee you have become liable to p; we hereby invoke the guarantee and callie to accrue at the rates specified in para 1
 3. We further wish to inform of the loans and advances by the borrowisation and Reconstruction of Financial ove amount with interest upto the date of Act, which please note.
 4. We invite your attention he secured assets referred to in para 1ig our prior written consent. We may apunishable under section 29 of the Act.
 5. Please note that this demae may have, including without limitation.
 6. We further invite your assets, if the amount of dues together whbligation of notice for public auction/Int to redeem the secured assets will not b
 Dated: 28.06.2022 ized Officer

TRIDENT GROUP™
 Being different is normal
NOTICE OF 32nd ANNUAL GENERAL MEETING AND E-VOTING INFORMATION
 Notice is hereby given that the 32nd Annual General Meeting (meeting/ AGM) of the Members of Trident Limited (Company) will be held on **Saturday, the 23rd day of July, 2022** at 11:00 AM through **Video Conferencing (VC)/ Other Audio Visual Means (OAVM)**, in compliance with the applicable provisions of the Companies Act, 2013 read with circulars, issued by Ministry of Corporate Affairs dated May 5, 2022; January 13, 2021; May 5, 2020; April 13, 2020 and April 8, 2020 and SEBI Circulars dated May 13, 2022; January 15, 2021 and May 12, 2020, to transact the Business, as set out in the Notice of AGM.
 In compliance to the above circulars, electronic copies of the Notice of the meeting and the Annual Report for the Financial Year 2021-22, have been sent to all the members whose email IDs are registered with the Company/ Depository Participant(s). These documents are also available on the website of the Company, at www.tridentindia.com and on the website of stock exchanges at www.bseindia.com & www.nseindia.com. Notice of AGM is also available on the website of CDSL at www.evotingindia.com.
 Pursuant to the provisions of Section 108 of the Companies Act, 2013 read with Rule 20 of the Companies (Management and Administration) Rules, 2014, as amended, and Regulation 44 of SEBI (Listing Obligations and Disclosure Requirements) Regulations 2015, the Company is pleased to provide the facility to members, to exercise their right to vote, by electronic means on resolutions as set out in the Notice of AGM, either through Remote E-voting or E-voting during AGM.
Instructions for Remote E-voting and E-voting during AGM:
 1. All the members are hereby informed that the Ordinary and Special Businesses, as set out in the AGM Notice, will be transacted through "voting by electronic means only" (either Remote E-voting or E-voting during AGM), without the physical presence of the members at the common venue.
 2. The Company has engaged the services of Central Depository Services (India) Limited ("CDSL") as the agency to provide electronic voting facility. The procedure for e-voting is given under para "Instructions for E-voting and Joining the AGM through VC/OAVM" in the Notice for the AGM.
 3. The members, holding shares (either in physical form or dematerialised form) as on the cut-off date i.e. **Saturday, July 16, 2022**, shall only be entitled to avail the facility of remote e-voting or e-voting at the meeting. Members can cast their votes using an electronic voting system, prior to AGM, through remote e-voting. Members attending the AGM, through VC/ OAVM, who have not cast their votes by remote e-voting and are otherwise not barred from doing so, shall be entitled to cast their vote through e-voting during the AGM.
 4. Members who have voted through remote e-voting, may attend the AGM through Video Conferencing (VC)/ Other Audio Visual Means (OAVM), however, they shall not be entitled to vote at the meeting.
 5. The remote e-voting facility shall commence on **Wednesday, July 20, 2022 (9:00 a.m. IST) and shall end on Friday, July 22, 2022 (5:00 p.m. IST)**. The remote e-voting shall not be allowed beyond the said date and time. Once the vote on a resolution is cast by member, the member can not modify it subsequently.
 6. Any person who becomes member of the Company after dispatch of the Notice of the meeting and holding shares as on the cut-off date i.e. **Saturday, July 16, 2022**, may obtain the User ID and password by sending a request at helpdesk.evoting@cdslindia.com. The detailed procedure for obtaining User ID and password is also provided in the Notice of the Meeting. If the member is already registered with CDSL for e-voting then he can use his existing User ID and password for casting the vote through e-voting.
 7. Detailed procedure for remote e-voting or e-voting during the AGM along with instructions for attending the AGM through VC/OAVM are provided in the Notice of AGM for shareholders holding shares in Demat Form, Physical form and for the shareholders who have not registered their e-mail address with the Company/ Depository, to enable the shareholders to cast their vote through Remote E-voting or E-voting during AGM.
 8. Members, who have not registered their e-mail address or have not updated their bank account mandate with the Company/ Depository, please follow below instructions, for registering your e-mail ID, in order to obtain Annual Report, Notice of AGM and for all future correspondence in electronic mode and bank details for receiving the electronic credit of dividend directly into your bank account:

Physical holding	Register/update the details in Form ISR-1 and other relevant forms pursuant to SEBI Circular No. SEBI/HO/MIRSD/MIRSD_RTAMB/P/CIR/2021/655 dated November 3, 2021, with the Registrar and Share Transfer Agent (RTA) of the Company Kfin Technologies Limited.
Demat holding	Please contact your Depository Participant (DP) and register/update the details in your demat account, as per the process advised by your DP.

 Pursuant to Finance Act, 2020, dividend income is taxable in the hands of shareholders w.e.f. April 1, 2020 and the Company is required to deduct tax at source from dividend paid to shareholders at the prescribed rates. For the prescribed rates for various categories, please refer to the Finance Act, 2020 and the amendments thereof. The Shareholders are requested to update their valid PAN with DPs (if shares held in dematerialized form) and Company's RTA (if shares held in physical form).
 In case you have any queries or issues relating to attending AGM/e-voting, you may refer the Frequently Asked Questions ("FAQs") and e-voting manual available at www.evotingindia.com under help section or write an email to helpdesk.evoting@cdslindia.com or contact at 022- 23058738 and 022-23058542/43.
 All grievances connected with the facility for voting by electronic means may be addressed to Mr. Rakesh Dalvi, Sr. Manager, (CDSL) Central Depository Services (India) Limited, A Wing, 25th Floor, Marathon Futrex, Malafal Mill Compounds, N M Joshi Marg, Lower Parel (East), Mumbai - 400013 or send an email to helpdesk.evoting@cdslindia.com or call on 022-23058542/43.
 Helpdesk for individual Shareholders holding securities in demat mode for any technical issues related to login for e-voting through Depository i.e. CDSL and NSDL.

Login type	Helpdesk details
Individual Shareholders holding securities in Demat mode with CDSL	Members facing any technical issue in login can contact CDSL helpdesk by sending a request at helpdesk.evoting@cdslindia.com or contact at 022- 23058738 and 022-23058542/43.
Individual Shareholders holding securities in Demat mode with NSDL	Members facing any technical issue in login can contact NSDL helpdesk by sending a request at evoting@nsdl.co.in or call at toll free no.: 1800 1020 990 and 1800 224 430

 By Order of the Board
 For TRIDENT LIMITED
 (Hari Krishan)
 Company Secretary
 Place : Sanghera
 Date : June 28, 2022
TRIDENT LIMITED
 CIN : L99999PB1990PLC010307
 Regd. Office : Trident Group, Sanghera-148 101, India, Toll Free No. 1800-180-2999
 Fax: 0161-5039900 | Website: www.tridentindia.com | Email: investor@tridentindia.com

Bank of Baroda, SCF-1, Scheme No. 6, Jind-126102
NOTICE TO THE BORROWER FOR ADVISING THE AUCTION OF THE JEWELLERY
 To, Mrs. Bimla Devi D/o Sri Ram Swaroop, R/o 853 A/3 Shivpuri Colony, Narwana Road, Jind 126102.
 Dear Sir/Madam,
 Re: Your Gold Loan A/c No 32090600000902
 We refer to our previous letters dated 20.05.2022 calling upon you to repay the dues in your above said a/c.
 We regret to observe that we do not have any positive response from you to our intimations.
 We further advise you to pay off the liability and other charges and redeem the pledged securities on or before 12.07.2022 (date) failing which the said securities will be sold by the Bank in public auction or private treaty at your cost at the Bank's premises at 12:30 P.M. on 13.07.2022 or on any other convenient date thereafter without further notice at the absolute discretion of the Bank.
 Please note that the cost of auction & the charges in this regard will be payable by you.
 Yours faithfully,
MANAGER

State Bank of India
 Branch Office: ADB Sirsa
(RULE - 8 (1) POSSESSION NOTICE) (For Immovable property)
 Whereas the undersigned being the Authorized Officer of the STATE BANK OF INDIA Branch - ADB SIRSA under the Securitization, Reconstruction of Financial Assets and Enforcement of Security Interest Act, 2002 and in exercise of Powers conferred under Section 13(1) with the Security Interest (Enforcement) Rules, 2002, issued a demand notice dated 21.04.2022 calling upon the Borrower **Shri M. Kumar S/o Ram Nath & Mrs. Sangeeta Rani W/o Mukesh Kumar, Dabwali Road, Near Kisan Rice Mill Chhattargarh Patli, 125066**, to repay the amount mentioned in the notice being **Rs. 1267222.24 (in words: Rupees Twelve Lac Fifty Seven Thousand Hundred Twenty Two and Paise Twenty Four Only)**, within 90 days from the date of notice/date of receipt of the said notice.
 The borrower having failed to repay the amount, notice is hereby given to the borrower and the public in general that the undersigned taken possession of the property described herein below in exercise of powers conferred on him/her under Section 13(4) of the said Act read with Rule 8 of the said Rules on this 23rd day of June of the year 2022.
 The borrower in particular and the public in general is hereby cautioned not to deal with the property and any dealings with property will be subject to the charge of the STATE BANK OF INDIA Branch - ADB SIRSA for an amount of **Rs. 1267222.24/-** and interest thereon.
Description of immovable Properties
 All that part and parcel of the property consisting of Property belongs to: Mrs. Sangeeta Rani W/o Mukesh Kumar, A House bearing Tax. Unit No. SRS1B-1550621/5/1/1, 3 Near Punjab Diary Vikash Nagar Majdola Kalan Village Chhattargarh Patli Sirsa Within MC Sirsa vide sale deed no. 6582 dated 16/10/2016 reg. before the office of sub-registrar, sirsa and mutation no. 12305 Agreement Certificate No. UOE2019K4/GRN No. 58871428/Date 05.11.2019 Total area/size of land - 1345.5, On the East by: Common street (3) the West by: Vacant Plot (40'), On the North: Vacant Plot (34'6"), On the South by: Common Street (34'6").
 Date : 23/06/2022 Place : Sirsa AUTHORIZED OFFICER, STATE BANK OF INDIA

STATE BANK OF INDIA
 Branch office at Sanganeri Gate, M I Road, Jaipur, Rajasthan - 302001
POSSESSION NOTICE
 (As per Rule 8(2) of Security Interest (Enforcement) Rules, 2002)
 Whereas the undersigned being the Authorized Officer of State Bank of India under the Securitization, Reconstruction of Financial Assets and Enforcement of Security Interest Act, 2002 and in exercise of the powers conferred under Section 13(1) read with Rule 8 of the Security Interest (Enforcement) rules 2002, issued Demand Notices upon the Borrowers/Co-borrowers mentioned below, to repay the amount mentioned in the notice within 60 days from the date of receipt of the said notice.
 The borrower/Co-borrowers having failed to repay the amount, notice is hereby given to the Borrower/Co-borrower and the public in general that the undersigned has taken possession of the property described herein below in exercise of powers conferred on him/ her under Section 13(4) of the said Act read with Rule 8 of the said rules in exercise of powers mentioned dates.
 The Borrower/Co-borrowers in particular and the public in general is hereby cautioned not to deal with the property and any dealings with the property will be subject to the charge of State Bank of India.

Name and Address of Borrowers & Date of Demand Notice	Description of Property(ies) & Date of Possession	Amount demanded in Possession Notice (Rs)	Type of Possession
1. LOKESH KUMAR, 2. HARISH KUMAR ROHILA, No. 1 & No. 2 Are Having Their Address At: H. No. 2329/ K/ 2, Ghandhi Nagar, Ambala City, Ambala, Haryana - 134003, & 3. Sunita Rani, Vill Kapsarh, Teh Sarkhiana, Dist Meerut, Uttar Pradesh - 250001 DEMAND NOTICE DATE: 28-JAN-2022	All The Piece And Parcel Of Immovable Property Bearing House No. 2329/K/2 Block No. 10, Gandhi Nagar, Near Baldev Nagar, Ambala City in Village Dhulkot, Tehsil And District Ambala, Haryana No. 60, Khewat No. 528, Khasara No. 13/29, Khewat No. 529, Khasara No. 19/26/2 Admeasuring 66 Sq. Yd. (2 Marlas) And Property Bounded As Under East: 11feet Bhuja And Road, West: 11feet Bhuja And Land Of Other, North: 54 Feet Bhuja And Land Of Other, South: 54 Feet Bhuja And Land Of Other. Date of Possession: 27-Jun-2022	Rs. 678878 (Rupees Six Lacs, Comprised Thousand Eight Hundred and Eighty Only) as on 27th January 2022	PHYSICAL

 The Borrower's attention is invited to provisions of sub-section (8) of section 13 of the Act, in respect of time available to redeem the secured assets.
 Place: Ambala
 Date: 29/6/2022
 Sd/- (Authorized Officer) 000074
 State Bank of India
 weissarc.in
 Authorized Officer
 Company Limited

